

# ਸਮਾਜ ਵਿਚ ਅੰਰਤ ਅਤੇ ਕਮਿਊਨਿਸਟ ਸਿਧਾਂਤ

## ਗੁਰਸ਼ਰਨ ਸਿੰਘ

ਅੰਰਤਾ ਬਾਰੇ ਪਾਰਲੀਮੈਂਟ ਵਿਚ ਬਿਲ ਪੇਸ਼ ਹੋਣ ਵੇਲੇ ਫਿਰ ਇਹ ਸਾਬਤ ਹੋ ਗਿਆ ਹੈ ਕਿ ਆਪ ਅੰਰਤਾ ਨੂੰ ਡੱ� ਕੇ ਕਮਿਊਨਿਸਟ ਤੇ ਸਿਰਫ਼ ਕਮਿਊਨਿਸਟ ਸੌਚ ਦੇ ਧਰਨੀ ਹੀ ਅੰਰਤਾ ਨੂੰ ਸਾਮਾਜਿਕ ਦਰਜਾ ਦੇਣ ਦੇ ਹਾਮੀ ਹਨ। ਬਾਕੀ ਸਮੇਂ ਦੀ ਹਵਾ ਨਾਲ ਚੱਲਣ ਦਾ ਵਿਖਾਵਾ ਤਾਂ ਕਰਦੇ ਹਨ ਪਰ ਸੁਹਿਰਦਤਾ ਨਾਲ ਅੰਰਤਾ ਨੂੰ ਕੋਈ ਹੱਕ ਹੋਣ ਦੇ ਹਾਮੀ ਨਹੀਂ। ਅੰਰਤਾ ਨੂੰ ਸਮਾਜਿਕ ਤੌਰ 'ਤੇ ਘਟੀਆ ਸਮਝਣਾ, ਇਹ ਜਗੀਰੂ ਸੌਚ ਦਾ ਇਕ ਅੱਜ ਹੈ ਤੇ ਸਾਡੀ ਬਹੁਤੀ ਲੋਬਾਈ ਜਿਸ ਵਿਚ ਲੋਡਰ ਲੋਕ ਵੀ ਸ਼ਾਮਲ ਹਨ, ਹਾਲੇ ਵੀ ਇਸ ਜਗੀਰੂ ਸੌਚ ਦੇ ਧਾਰਨੀ ਹਨ।

ਅੰਰਤਾ ਸਾਡੀ ਆਬਾਦੀ ਦਾ 50 ਫੀਸਦੀ ਹਿੱਸਾ ਹਨ। ਕੋਈ ਸਮਾਜ ਤੱਕੀ ਕਰਨ ਦਾ ਸੁਪਨਾ ਹੀ ਨਹੀਂ ਲੈ ਸਕਦਾ ਜਿੰਨਾ ਚਿਰ ਇਹ ਅੱਧੀ ਆਬਾਦੀ ਚੇਤਨ ਹੈ ਕੇ ਸਮਾਜ ਦੀ ਹਰ ਸਰਗਹਮੀ ਵਿਚ ਮੌਛੇ ਨਾਲ ਮੌਛਾ ਨਹੀਂ ਜੋੜਦੀ। ਸਦੀਆਂ ਦੀ ਅਧੀਨਤਾ ਨੇ ਅੰਰਤ ਦੀ ਮਾਨਸਿਕਤਾ ਦਾ ਪੂਰਾ ਵਿਕਾਸ ਨਹੀਂ ਹੋਣ ਦਿੱਤਾ। ਇਸ ਲਈ ਇਹ ਸਾਫ਼ ਹੈ ਕਿ ਜਦੋਂ ਉਹ ਸਮਾਜਕ ਕੀਂਠਾਂ ਲਈ ਘਰਾਂ ਤੋਂ ਬਾਹਰ ਆਉਣਗੀਆਂ ਤਾਂ ਸ਼ੁਰੂ-ਸ਼ੁਰੂ ਵਿਚ ਮੁਸ਼ਕਲਾਂ ਅਤੇ ਪੇਚੀਦਗੀਆਂ ਆਉਣਗੀਆਂ ਪਰ ਇਹਦਾ ਇਹ ਮੜਲਬ ਨਹੀਂ ਕਿ ਇਸ ਅਮਲ ਨੂੰ ਸ਼ੁਰੂ ਹੀ ਨਾ ਕੀਤਾ ਜਾਏ। ਅੰਰਤਾਂ ਨੂੰ ਆਪਣਾ ਪੱਖ ਦੱਸਣ ਵੇਲੇ ਹਮਲਾਵਰੀ ਰਵੱਦੀਆ ਅਖਤਿਆਰ ਕਰਨਾ ਚਾਹੀਦਾ ਹੈ। ਅੰਰਤਾਂ ਦੇ ਖਿਲਾਫ਼ ਜਿਹੜੇ ਲੋਕ ਵਕਾਰ ਦੀ ਗੱਲ ਬਣਾ ਕੇ ਹਮਲਾ ਕਰ ਰਹੇ ਹਨ, ਉਨ੍ਹਾਂ ਵਿਰੁੱਧ ਸ਼ਕਤੀਸ਼ਾਲੀ ਜਵਾਬੀ ਹਮਲਾ ਹੋਣਾ ਜ਼ਰੂਰੀ ਹੈ।

ਜਿਹੜੇ ਲੋਕ ਕਹਿੰਦੇ ਹਨ ਕਿ ਅੰਰਤਾਂ ਪ੍ਰਬੰਧਕੀ ਕੰਮਾਂ ਵਿਚ ਮਰਦ ਦੀ ਬਹੁਬਾਗੀ ਨਹੀਂ ਕਰ ਸਕਣਗੀਆਂ, ਉਨ੍ਹਾਂ ਦੇ ਪ੍ਰੇਰਣਾ 'ਤੇ ਇਹ ਗੱਲ ਮਾਰੇ ਕਿ 50 ਸਾਲ ਸਾਰੇ ਪ੍ਰਬੰਧਕੀ ਢਾਂਚੇ ਵਿਚ ਮਰਦ ਦੀ ਪ੍ਰਣਾਨਗੀ ਰਹੀ ਹੈ, ਉਨ੍ਹਾਂ ਨੇ ਜਿਹੜੀ ਕੜੀ ਘੱਲੀ ਹੈ, ਉਹ ਸਭ ਦੇ ਸਾਹਮਣੇ ਹੈ। ਅਥੇ ਜਿਹਾਰ ਦੀ ਸਰਕਾਰ, ਰਾਬੜੀ ਦੇਵੀ ਨਹੀਂ ਚਲਾ ਰਹੀ, ਲਾਲੂ ਪ੍ਰਸਾਦ ਚਲਾ ਰਿਹਾ ਹੈ। ਰਾਬੜੀ ਦੇਵੀ ਤਾਂ ਹੁਣ ਤੱਕ ਲਾਲੂ ਪ੍ਰਸਾਦ ਦੇ ਨੌਜ਼ਾਂ-ਪ੍ਰੇਰਣਾਂ ਨੂੰ ਹੀ ਸਾਂਭਦੀ ਰਹੀ ਹੈ। ਉਨ੍ਹਾਂ ਦਾ ਗੁੰ-ਮੁਤਰ ਸਾਫ਼ ਕਰਦੀ ਰਹੀ ਹੈ, ਉਹਨੂੰ ਹੁਣ ਘਰ ਦੀ ਚਾਰ-ਦੀਵਾਰੀ ਤੋਂ ਬਾਹਰ ਮੈਕਾ ਮਿਲਿਆ ਹੈ ਤਾਂ ਸਾਲ-ਛੇ ਮਹੀਨੇ ਵਿਚ ਉਹ ਵੀ ਸਾਬਤ ਕੀਰੇ ਦੇਵੇਗੀ ਕਿ ਉਹ ਪ੍ਰਬੰਧ ਚੁਲਾ ਸਕਦੀ ਹੈ। ਲਾਲੂ ਨੇ ਕਾਹੀਦਾ ਪ੍ਰਬੰਧ ਚਲਾਇਆ ਹੈ, ਸਿਫ਼ਲ ਘੂੰਟਾਲੇ ਹੀ ਕੀਤੇ ਹਨ। ਘੂੰਟਾਲੇ ਕਰਨ ਦੀ ਢੀਠਤਾਈ ਕੋਈ ਪ੍ਰਬੰਧ ਚਲਾਉਣਾ ਨਹੀਂ ਹੁੰਦਾ।

ਮਨੁੱਖ ਦੀ ਨਸਲ ਨੂੰ ਜਾਗੀ ਰੱਖਣ ਵਿਚ ਅੰਰਤਾਂ ਦੀ ਹੀ ਬਹੁਤੀ ਕੁਰਬਾਨੀ ਹੈ। ਜਨਮ ਪੀੜ੍ਹਾ ਅੰਰਤ ਬਹਦਾਸ਼ਤ ਕਰਦੀ ਹੈ। ਬੱਚੇ ਨੂੰ ਪਾਲਦੀ ਅੰਰਤ ਹੈ। ਇਸ ਕੁਰਬਾਨੀ ਦਾ ਫਰਜ਼ ਭਾਵੇਂ ਕੁਦਰਤ ਵੱਲੋਂ ਅੰਰਤ ਦੇ ਜ਼ਿੰਮੇ ਆਇਆ ਹੈ। ਪਰ ਮਰਦ ਨੂੰ ਇਸ ਕੁਰਬਾਨੀ ਦਾ ਅਹਿਸਾਸ ਦੀਵਾਨਾ ਬਹੁਤ ਜ਼ਰੂਰੀ ਹੈ। ਹਾਲੇ ਤਾਂ ਇਹ ਕੁਰਬਾਨੀ ਅੰਰਤ ਨੂੰ ਚਾਰ-ਦੀਵਾਰੀ ਵਿਚ ਰਹਿਣ ਲਈ ਮਜ਼ਬੂਰ ਕਰਦੀ ਹੈ। ਮਰਦ ਇਸ ਮਜ਼ਬੂਰੀ ਨੂੰ ਮਿਹਣੇ ਦੇ ਤੌਰ 'ਤੇ ਵਰਤਦਾ ਹੈ—‘ਤਸੀਂ ਜਿਹੜੀਆਂ ਕਦੀ ਘਰ ਵਿਚੋਂ ਬਾਹਰ ਨਹੀਂ ਨਿਕਲੀਆਂ, ਤੁਹਾਨੂੰ ਕੀ ਪਤਾ ਦੁਨੀਆਂ ਕਿਸ ਤਰ੍ਹਾਂ ਚਲਦੀ ਹੈ?—ਜਿਹੜੀ ਭਿਸ਼ਟ ਦੁਨੀਆਂ ਘਰ ਦੇ ਬਾਹਰ ਮਰਦ ਚਲਾਂਦੇ ਪਏ ਹਨ, ਇਹ ਵੀ ਸਭ ਦੇ ਸਾਹਮਣੇ ਹੈ। ਘਰ ਦੇ ਬਾਹਰ ਸਮਾਜ ਵਿਚ ਹਰ ਗੰਢ ਖਿਲਾਰਨ ਵਿਚ ਮਰਦ, ਦਾ ਹੀ ਵੱਡਾ ਹਿੱਸਾ ਹੈ। ਹਰ ਮਰਦ ਦੇ ਮਿਹਣੇ ਦੇ ਜਵਾਬ ਵਿਚ ਮਰਦ ਨੂੰ ਕੁਝ ਖਰੀਆਂ-ਖਰੀਆਂ ਸੁਣਾਣੀਆਂ ਬਣਦੀਆਂ ਹਨ।

ਪੜਾਈ ਦੇ ਖੇਤਰ ਵਿਚ ਕੁੜੀਆਂ ਮੁੜਿਆਂ ਨੂੰ ਮਾਤ ਦੇ ਰਹੀਆਂ ਹਨ। ਸਕੂਲ ਬੋਰਡਾਂ ਤੇ ਯੂਨੀਵਰਸਿਟੀਆਂ ਦੇ ਨਤੀਜੇ ਦੱਸਦੇ ਹਨ ਕਿ ਪਹਿਲੀਆਂ ਦਸ ਪੁਜ਼ੀਸ਼ਨਾਂ ਵਿਚ ਕੁੜੀਆਂ ਹੀ ਬਹੁਤੀਆਂ ਹੁੰਦੀਆਂ ਹਨ। ਪੜਾਈ, ਲਿਆਕਤ ਅਤੇ ਮਿਹਨਤ ਦੇ ਲਿਹਾਜ਼ ਨਾਲ ਕੁੜੀਆਂ, ਮੁੜਿਆਂ ਤੋਂ ਅੱਗੇ ਹਨ। ਲਾਲੂ-ਮੁਲਾਇਮ ਪਾਰਲੀਮੈਂਟ ਵਿਚ ਡੋਲਿਆਂ ਦੀ ਤਾਕਤ ਦਾ ਮੁਜ਼ਾਹਰਾ ਕਰ ਸਕਦੇ ਹਨ ਪਰ ਜ਼ਰੂਰੀ ਕਰ ਸਕਦੇ ਹਨ ਪਰ ਜ਼ਰੂਰੀ ਨਹੀਂ ਉਹ ਲਿਆਕਤ ਦੇ ਲਿਹਾਜ਼ ਨਾਲ ‘ਵਾਲ ਕਟੀਆ’ ਅਰਤਾਂ ਤੋਂ ਕਿਸੇ ਪੱਖ ਵਿਚ ਹੀ ਅੱਗੇ ਹਨ।

ਅੰਰਤਾਂ ਦੇ ਬਿਲ ਬਾਰੇ ਕਈ ਸਿਆਸੀ ਜੋੜ-ਤੋੜ ਹੋ ਸਕਦੇ ਹਨ ਪਰ ਦੋ ਧਿਰਾਂ ਦੀ ਇਹ ਵੱਡੀ ਜ਼ਿੰਮੇਵਾਰੀ ਅਤੇ ਫਰਜ਼ ਵੀ ਬਣਦਾ ਹੈ ਕਿ ਇਸ ਜੋੜ-ਤੋੜ ਤੋਂ ਉੱਤੇ ਉੱਠੇ ਕੇ, ਇਸ ਬਿਲ ਦੀ ਭਾਵੇਂ ਉਹ ਕਿਸੇ ਹੀ ਰੂਪ ਵਿਚ ਹੋਵੇ, ਹਮਾਇਤ ਕਰਨ। ਇਕ ਧਿਰ ਖੱਬੀ ਧਿਰ ਹੈ। ਉਨ੍ਹਾਂ ਦੇ ਸਿਧਾਂਤ ਦੀ ਬਾਜ਼ੀ ਇਸ ਬਿਲ ਨੂੰ ਪਾਸ ਕਰਵਾਉਣ ਵਿਚ ਹੈ। ਕੋਈ ਢਿੱਲ ਬਹਦਾਸ਼ਤ ਨਹੀਂ ਕੀਤੀ ਜਾ ਸਕਦੀ। ਦੂਜੀ ਧਿਰ ਅੰਰਤਾਂ ਦੀਆਂ ਸੌਸਥਾਵਾਂ ਦੀ ਹੈ, ਜਿਨ੍ਹਾਂ ਦੀ ਹੋਂਦ ਹੈ ਇਸ ਗੱਲ 'ਤੇ ਨਿਰਭਰ ਹੈ ਕਿ ਅੰਰਤਾਂ ਨੂੰ ਅਧੀਨਗੀ ਦੇ ਦਰਜੇ ਤੋਂ ਨਿਜਾਤ ਦਿਵਾਉਣ।

ਸਮਾਜਿਕ ਇਨਸਾਫ਼ ਵਾਲਾ ਸਮਾਜ ਬਣਾਉਣ ਲਈ ਜਿਸ ਤਰ੍ਹਾਂ ਇਹ ਜ਼ਰੂਰੀ ਹੈ ਕਿ ਸਦੀਆਂ ਤੋਂ ਦੱਬੇ-ਕੁੱਚਲੇ ਲੋਕ ਉੱਤੇ ਆਉਣ, ਉੱਥੇ ਇਹ ਪੇਮਾਨਾ ਅੰਰਤਾਂ ਉੱਤੇ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਕਮਿਊਨਿਸਟਾਂ ਤੋਂ ਵੱਧ ਇਸ ਗੱਲ ਬਾਰੇ ਹੋਰ ਕਿਸੀਦੀ ਵਚਨਬੱਧੀ ਹੋ ਸਕਦੀ ਹੈ?